



ਨੇਚਰ ਸਟ੍ਰਿਪ

ਲੈਂਡਸਕੇਪਿੰਗ ਦਿਸ਼ਾ-ਨਿਰਦੇਸ਼

ਨੇਚਰ ਸਟ੍ਰਿਪ ਕੀ ਹੁੰਦੀ ਹੈ?

ਇਹ ਨਿੱਜੀ ਜਾਇਦਾਦ ਅਤੇ ਸੜਕ ਦੇ ਵਿਚਕਾਰ ਮੌਜੂਦ ਸਰਕਾਰੀ ਜ਼ਮੀਨ ਹੁੰਦੀ ਹੈ। ਨੇਚਰ ਸਟ੍ਰਿਪ ਵਿੱਚ ਆਮ ਤੌਰ 'ਤੇ ਟੈਲੀਫੋਨ, ਦੂਰਸੰਚਾਰ, ਗੈਸ, ਪਾਣੀ, ਸੀਵਰੇਜ, ਅਤੇ ਬਿਜਲੀ ਅਤੇ ਜਨਤਕ ਬਿਜਲੀ ਦੇ ਖੰਭੇ ਵਰਗੀਆਂ ਸੇਵਾਵਾਂ ਲੱਗੀਆਂ ਹੋਈਆਂ ਹੁੰਦੀਆਂ ਹਨ। ਇਨ੍ਹਾਂ 'ਤੇ ਆਮ ਤੌਰ 'ਤੇ ਘਾਹ ਅਤੇ ਰੁੱਖ ਲਗਾਏ ਗਏ ਹੁੰਦੇ ਹਨ।

ਨੇਚਰ ਸਟ੍ਰਿਪ ਦਾ ਉਦੇਸ਼

- ਕੂੜੇ-ਕਰਕਟ ਅਤੇ ਰੀਸਾਈਕਲਿੰਗ ਵਾਲੇ ਕੂੜੇਦਾਨਾਂ ਨੂੰ ਰੱਖਣ ਲਈ ਇੱਕ ਪੱਧਰੀ ਥਾਂ ਪ੍ਰਦਾਨ ਕਰਨਾ
- ਸੜਕ ਅਤੇ ਫੁੱਟਪਾਥ ਦੇ ਵਿਚਕਾਰ ਦਰਵਾਜ਼ਾ ਖੋਲ੍ਹਣ ਲਈ ਥਾਂ ਅਤੇ ਪੈਦਲ ਚਾਲਕਾਂ, ਪ੍ਰੈਮ ਅਤੇ ਵ੍ਹੀਲਚੇਅਰ ਚਲਾਉਣ ਦੀ ਆਗਿਆ ਦੇਣਾ
- ਵਾਹਨ ਚਾਲਕਾਂ, ਸਾਈਕਲ ਸਵਾਰਾਂ ਅਤੇ ਪੈਦਲ ਚਾਲਕਾਂ ਲਈ ਚੌਰਾਹਿਆਂ ਜਾਂ ਸੜਕ ਦੇ ਮੋੜਾਂ ਅਤੇ ਡਰਾਈਵਵੇਅ ਦੇ ਨੇੜੇ ਦਿਖਣਯੋਗਤਾ
- ਸੇਵਾ ਪ੍ਰਦਾਤਾਵਾਂ ਜਿਵੇਂ ਕਿ ਟੈਲਸਟ੍ਰਾ ਅਤੇ ਪਾਵਰਕੋਰ ਨੂੰ ਆਸਾਨੀ ਨਾਲ ਪਹੁੰਚ ਪ੍ਰਦਾਨ ਕਰਨਾ
- ਰੁੱਖ ਲਗਾਉਣ ਲਈ ਜਗ੍ਹਾ ਪ੍ਰਦਾਨ ਕਰਨਾ

ਨੇਚਰ ਸਟ੍ਰਿਪ ਦੇ ਲਾਭ

- ਮੀਂਹ ਦੇ ਪਾਣੀ ਨੂੰ ਜਜ਼ਬ ਕਰਨਾ ਅਤੇ ਤੂਫਾਨ ਦੇ ਪਾਣੀ ਦੇ ਵਹਾਅ ਨੂੰ ਘਟਾਉਣਾ
- ਗਲੀ ਵਿੱਚ ਦਰੱਖਤ ਲਗਾਉਣ ਦੁਆਰਾ ਆਂਢ-ਗੁਆਂਢ ਵਿੱਚ ਕੁਦਰਤੀ ਵਾਤਾਵਰਨ ਨੂੰ ਵਧਾਉਣਾ
- ਸਖ਼ਤ ਸਤ੍ਹਾਵਾਂ ਜਿਵੇਂ ਕਿ ਸੜਕਾਂ, ਫੁੱਟਪਾਥ, ਡਰਾਈਵਵੇਅ, ਤੁਰਨ ਲਈ ਰੱਖੇ ਪੱਥਰਾਂ, ਵਾੜ ਅਤੇ ਇਮਾਰਤਾਂ ਦੇ ਪ੍ਰਭਾਵ ਨੂੰ ਦ੍ਰਿਸ਼ਟੀਗਤ ਤੌਰ 'ਤੇ ਨਰਮ ਕਰਨਾ
- ਨੇਚਰ ਸਟ੍ਰਿਪ 'ਤੇ ਲੱਗੇ ਰੁੱਖ ਤੁਹਾਡੇ ਘਰ ਅਤੇ ਆਮ ਤੰਦਰੁਸਤੀ ਵਿੱਚ ਮੁੱਲ ਵਾਧਾ ਕਰ ਸਕਦੇ ਹਨ

ਨੇਚਰ ਸਟ੍ਰਿਪ ਦੀ ਸਾਂਭ-ਸੰਭਾਲ ਰੱਖਣ ਲਈ ਕੌਣ ਜ਼ਿੰਮੇਵਾਰ ਹੈ?

ਇਹ ਉਥੇ ਰਹਿੰਦੇ ਨਿਵਾਸੀ ਦੀ ਜ਼ਿੰਮੇਵਾਰੀ ਹੈ ਕਿ ਉਹ ਆਪਣੀ ਨੇਚਰ ਸਟ੍ਰਿਪ ਦੀ ਸਾਂਭ-ਸੰਭਾਲ ਕਰੇ, ਜਿਸ ਵਿੱਚ ਕਟਾਈ, ਨਦੀਨਾਸ਼ਕ ਅਤੇ ਕੂੜਾ ਸਾਫ਼ ਕਰਨਾ ਸ਼ਾਮਲ ਹੋ ਸਕਦਾ ਹੈ। ਵਿੰਡਹੈਮ ਸਿਟੀ ਨੇਚਰ ਸਟ੍ਰਿਪ 'ਤੇ ਸਾਂਭ-ਸੰਭਾਲ ਦਾ ਕੰਮ ਨਹੀਂ ਕਰਦੀ ਹੈ।

ਨੇਚਰ ਸਟ੍ਰਿਪ 'ਤੇ ਲੱਗੇ ਦਰਖ਼ਤ

ਉਥੇ ਰਹਿੰਦੇ ਵਸਨੀਕਾਂ ਨੂੰ ਗਲੀ ਵਿੱਚ ਲੱਗੇ ਰੁੱਖ ਲਗਾਉਣ ਜਾਂ ਹਟਾਉਣ ਦੀ ਆਗਿਆ ਨਹੀਂ ਹੈ। ਗਲੀ ਵਿਚਲੇ ਦਰਖ਼ਤ ਲਗਾਉਣਾ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਕਰਨਾ ਵਿੰਡਹੈਮ ਸਿਟੀ ਦੀ ਜ਼ਿੰਮੇਵਾਰੀ ਹੈ, ਜੋ ਕਿ Wyndham City's Street Tree Policy (ਵਿੰਡਹੈਮ ਸਿਟੀ ਦੀ ਗਲੀ ਦੇ ਦਰਖ਼ਤਾਂ ਸੰਬੰਧੀ ਪਾਲਿਸੀ) ਨਾਲ ਮੇਲ ਖਾਂਦਾ ਹੈ।

ਨੇਚਰ ਸਟ੍ਰਿਪ ਲਈ ਸਵੀਕਾਰਯੋਗ ਰੱਖ-ਰਖਾਵ ਤਰੀਕੇ

ਘਾਹ ਨੇਚਰ ਸਟ੍ਰਿਪ ਦੇ ਰੱਖ-ਰਖਾਵ ਦਾ ਸਭ ਤੋਂ ਆਮ ਅਤੇ ਤਰਜੀਹੀ ਰੂਪ ਹੈ; ਹਾਲਾਂਕਿ, ਹੇਠਾਂ ਦਿੱਤੇ ਰੱਖ-ਰਖਾਵ ਵੀ ਸਵੀਕਾਰਯੋਗ ਹਨ:

- ਬਾਰੀਕ ਸੰਕੁਚਿਤ ਬੱਜਰੀ ਜਿਵੇਂ ਕਿ ਲਿਲੀਡੇਲ ਜਾਂ ਟਸਕਨ ਟੌਪਿੰਗਜ਼ 75mm ਦੀ ਡੂੰਘਾਈ ਤੱਕ।
- 75mm ਦੀ ਡੂੰਘਾਈ ਤੱਕ ਆਰਗੈਨਿਕ ਮਲਚ (ਜੈਵਿਕ ਲੱਕੜੀ ਦੇ ਬਾਰੀਕ ਟੁਕੜੇ)
- ਮਨਜ਼ੂਰਸ਼ੁਦਾ ਪੌਦੇ ਲਾਉਣਾ, ਇਹ ਯਕੀਨੀ ਬਣਾਉਂਦੇ ਹੋਏ ਕਿ ਹੇਠ ਲਿਖੀਆਂ ਸ਼ਰਤਾਂ ਪੂਰੀਆਂ ਕਰਦੇ ਹਨ:
 - ਕਾਰ ਦੇ ਦਰਵਾਜ਼ੇ ਖੋਲ੍ਹਣ ਦੇਣ ਲਈ ਸੜਕ ਦੇ ਕਿਨਾਰੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਨੂੰ ਪੌਦਿਆਂ ਤੋਂ ਮੁਕਤ ਰੱਖੋ।
 - ਇਹ ਪੱਕਾ ਕਰੋ ਕਿ ਕੂੜੇ ਅਤੇ ਰੀਸਾਈਕਲਿੰਗ ਵਾਲੇ ਕੂੜੇਦਾਨਾਂ ਨੂੰ ਰੱਖਣ ਅਤੇ ਖਾਲੀ ਕਰਨ ਲਈ ਢੁਕਵੀਂ ਥਾਂ ਉਪਲਬਧ ਹੋਵੇ
 - ਪਾਰਕ ਕੀਤੀ ਕਾਰ ਤੋਂ ਬਾਹਰ ਨਿਕਲਣ ਵਾਲੇ ਲੋਕ ਫੁੱਟਪਾਥ ਤੱਕ ਸੁਰੱਖਿਅਤ ਅਤੇ ਢੁਕਵਾਂ ਪਹੁੰਚ ਰਸਤਾ ਹੋਵੇ
 - ਜਿੱਥੇ ਕੋਈ ਫੁੱਟਪਾਥ ਨਹੀਂ ਹੈ, ਪੈਦਲ ਯਾਤਰੀਆਂ ਅਤੇ ਆਸਟ੍ਰੇਲੀਆ ਪੋਸਟ ਲਈ ਪਹੁੰਚ ਰਾਹ ਦੇਣ ਲਈ ਪ੍ਰਾਪਰਟੀ ਲਾਈਨ ਤੋਂ 1.5 ਮੀਟਰ ਦੂਰ ਪੌਦੇ ਲਗਾਉਣ ਤੋਂ ਮੁਕਤ ਰੱਖਿਆ ਜਾਣਾ ਚਾਹੀਦਾ ਹੈ।
 - ਵਾਹਨ ਚਾਲਕਾਂ ਅਤੇ ਪੈਦਲ ਚਾਲਕਾਂ ਲਈ ਚੰਗੀ ਦਿਖਣਯੋਗਤਾ ਨੂੰ ਯਕੀਨੀ ਬਣਾਉਣ ਲਈ ਲਗਾਏ ਪੌਦਿਆਂ ਦੀ ਉਚਾਈ 500mm ਤੋਂ ਵੱਧ ਨਹੀਂ ਹੋਣੀ ਚਾਹੀਦੀ।
 - ਸਟੈਪਿੰਗ ਸਟੇਨ ਦੀ ਵਰਤੋਂ ਤਾਂ ਹੀ ਕੀਤੀ ਜਾ ਸਕਦੀ ਹੈ ਜੇਕਰ ਸਤ੍ਹਾ ਤਿਲਕਵੀਂ ਨਾ ਹੋਵੇ ਅਤੇ ਸੜਕ ਦੇ ਕਿਨਾਰੇ ਅਤੇ ਫੁੱਟਪਾਥ ਦੇ ਬਰਾਬਰਲੇ ਪੱਧਰ 'ਤੇ ਹੋਵੇ ਅਤੇ ਠੋਕਰ ਲੱਗਣ ਦਾ ਖ਼ਤਰਾ ਨਾ ਹੋਵੇ।



ਨੇਚਰ ਸਟ੍ਰਿਪ ਲਈ ਅਸਵੀਕਾਰਯੋਗ ਰੱਖ-ਰਖਾਵ ਤਰੀਕੇ

ਨੇਚਰ ਸਟ੍ਰਿਪ ਲਈ ਅਸਵੀਕਾਰਯੋਗ ਰੱਖ-ਰਖਾਵ ਤਰੀਕਿਆਂ ਦੀਆਂ ਉਦਾਹਰਨਾਂ ਹੇਠ ਲਿਖੇ ਅਨੁਸਾਰ ਹਨ:

- ਕੰਡਿਆਂ ਜਾਂ ਠੋਕ ਵਾਲੇ ਪੌਦੇ; ਬੂਟੇ ਜੋ 500mm ਤੋਂ ਵੱਧ ਉੱਚੇ ਹੋਣ
- ਸਖ਼ਤ ਸਤ੍ਹਾ ਜਿਵੇਂ ਕਿ ਕੰਕਰੀਟ ਜਾਂ ਅਸਫਾਲਟ
- ਸਿੰਚਾਈ ਪ੍ਰਣਾਲੀਆਂ
- ਪੱਥਰ, ਰੇਲਵੇ ਸਲੀਪਰ ਜਾਂ ਕਿਸੇ ਵੀ ਤਰ੍ਹਾਂ ਦੀਆਂ ਵਾੜ ਨੁਮਾ ਕੰਧਾਂ ਜਾਂ ਕਿਨਾਰੇ
- ਸਟਾਰ ਪਿਕਟਸ
- ਕੰਕਰ ਅਤੇ ਖੁੱਲੀ ਬੱਜਰੀ
- ਨਕਲੀ ਘਾਹ
- ਠੋਕਰ ਲੱਗਣ ਵਾਲੀਆਂ ਚੀਜ਼ਾਂ

ਨੇਚਰ ਸਟ੍ਰਿਪ ਨੂੰ ਨੁਕਸਾਨ

ਜੇ ਘਰ ਬਣਨ ਦੇ ਕੰਮ ਦੇ ਨਤੀਜੇ ਵਜੋਂ ਨੇਚਰ ਸਟ੍ਰਿਪ ਨੂੰ ਨੁਕਸਾਨ ਪਹੁੰਚਿਆ ਹੈ, ਤਾਂ ਜਾਇਦਾਦ ਦਾ ਮਾਲਕ ਜਾਂ ਬਿਲਡਰ ਮੁਰੰਮਤ ਲਈ ਜ਼ਿੰਮੇਵਾਰ ਹੈ।


ਸਮੇਂ-ਸਮੇਂ 'ਤੇ ਉਪਯੋਗਤਾ ਸੇਵਾਵਾਂ ਕੰਪਨੀਆਂ ਜੋ ਪਾਣੀ, ਗੈਸ, ਬਿਜਲੀ ਅਤੇ ਦੂਰਸੰਚਾਰ ਦੀ ਸਪਲਾਈ ਕਰਦੀਆਂ ਹਨ, ਨੂੰ ਮੁਰੰਮਤ ਦਾ ਕੰਮ ਕਰਨ ਲਈ ਤੁਹਾਡੀ ਨੇਚਰ ਸਟ੍ਰਿਪ ਤੱਕ ਪਹੁੰਚ ਦੀ ਲੋੜ ਹੋ ਸਕਦੀ ਹੈ। ਉਸ ਲਈ ਉਹ ਉਪਯੋਗਤਾ ਸੇਵਾ ਕੰਪਨੀ ਨੇਚਰ ਸਟ੍ਰਿਪ ਨੂੰ ਬਹਾਲ ਕਰਨ ਲਈ ਜ਼ਿੰਮੇਵਾਰ ਹੈ ਪਰ ਉਸ ਨੂੰ ਸਿਰਫ਼ ਮਿੱਟੀ ਅਤੇ ਘਾਹ ਵਿੱਚ ਦੁਬਾਰਾ ਬੀਜ ਲਗਾਉਣ ਦੀ ਲੋੜ ਹੈ। ਇਸ ਗੱਲ ਦੀ ਕੋਈ ਗਾਰੰਟੀ ਨਹੀਂ ਹੈ ਕਿ ਉਪਯੋਗਤਾ ਕੰਪਨੀਆਂ ਲੈਂਡਸਕੇਪਿੰਗ ਜਿਵੇਂ ਕਿ ਪੌਦੇ, ਬੱਜਰੀ ਅਤੇ ਮਲਚ ਨੂੰ ਮੁਰੰਮਤ ਸ਼ੁਰੂ ਕਰਨ ਤੋਂ ਪਹਿਲਾਂ ਦੀ ਸਥਿਤੀ ਨਾਲ ਦੁਬਾਰਾ ਮੇਲ ਖਾਂਦਾ ਕਰ ਦੇਣਗੀਆਂ। ਇਸ ਕਿਸਮ ਦੇ ਕੰਮ ਬਾਰੇ ਕੋਈ ਵੀ ਸਵਾਲ ਸਿੱਧੇ ਤੌਰ 'ਤੇ ਉਚਿਤ ਉਪਯੋਗਤਾ ਅਥਾਰਟੀ ਨਾਲ ਕੀਤੇ ਜਾਣੇ ਚਾਹੀਦੇ ਹਨ।

ਨੇਚਰ ਸਟ੍ਰਿਪ 'ਤੇ ਪਾਰਕਿੰਗ

ਵਿਕਟੋਰੀਅਨ ਰੋਡ ਸੇਫਟੀ ਰੇਡ ਬੁਲਜ਼ 2017 ਦੇ ਤਹਿਤ ਨੇਚਰ ਸਟ੍ਰਿਪ 'ਤੇ ਪਾਰਕਿੰਗ ਕਰਨ ਦੀ ਮਨਾਹੀ ਹੈ। ਇਸ ਦੀ ਕਿਸੇ ਵੀ ਉਲੰਘਣਾ ਦੇ ਨਤੀਜੇ ਵਜੋਂ ਉਲੰਘਣਾ ਨੋਟਿਸ ਜਾਰੀ ਕੀਤੇ ਜਾ ਸਕਦੇ ਹਨ। ਉਥੇ ਰਹਿੰਦੇ ਵਸਨੀਕ ਨੂੰ ਨੇਚਰ ਸਟ੍ਰਿਪ ਨੂੰ ਹੋਏ ਕਿਸੇ ਵੀ ਨੁਕਸਾਨ ਨੂੰ ਠੀਕ ਕਰਨਾ ਚਾਹੀਦਾ ਹੈ, ਜਿਸ ਵਿੱਚ ਟਾਇਰਾਂ ਦੇ ਟੋਏ, ਠੋਕਰ ਲੱਗਣ ਵਾਲੀਆਂ ਚੀਜ਼ਾਂ, ਕੂੜਾ ਆਦਿ ਸ਼ਾਮਲ ਹਨ।

ਮਹੱਤਵਪੂਰਨ ਟੈਲੀਫੋਨ ਨੰਬਰ

- ਵਿੰਡਹੈਮ ਸਿਟੀ: 1300 023 411
- ਟੇਲਸਟ੍ਰਾ: 13 22 00
- ਪਾਵਰਕੋਰ: 13 24 12
- ਗ੍ਰੇਟਰ ਵੈਸਟਰਨ ਵਾਟਰ: 13 44 99
- NBN Co: 1800 687 626
- ਖੁਦਾਈ ਕਰਨ ਤੋਂ ਪਹਿਲਾਂ ਡਾਇਲ ਕਰੋ: www.1100.com.au



ਨੇਚਰ ਫੁੱਟਪਾਥ ਨਹੀਂ ਹੈ, ਤਾਂ ਪ੍ਰਾਪਰਟੀ ਲਾਈਨ ਤੋਂ 1.5 ਮੀਟਰ ਦੀ ਦੂਰੀ ਖਾਲੀ ਰੱਖੀ ਜਾਣੀ ਚਾਹੀਦੀ ਹੈ।